

ਸਿਟੀ ਆਫ ਬ੍ਰੈਂਪਟਨ, ਸਿਟੀ ਦੀਆਂ ਫੈਸਿਲਿਟੀਜ਼ ਨੂੰ ਸੁਰੱਖਿਅਤ ਰੂਪ ਨਾਲ ਦੁਬਾਰਾ ਖੋਲ੍ਹਣ ਅਤੇ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ

ਬ੍ਰੈਂਪਟਨ, ਓਨਟਾਰੀਓ (26 ਅਗਸਤ, 2020) – 9 ਸਤੰਬਰ ਤੋਂ ਸ਼ੁਰੂ ਕਰਦੇ ਹੋਏ, ਸਿਟੀ ਹਾਲ (City Hall) ਸਮੇਤ, ਸਿਟੀ ਦੀਆਂ ਕਾਰਪੋਰੇਟ ਫੈਸਿਲਿਟੀਜ਼, ਸਿਰਫ਼ ਤੈਅ ਮੁਲਾਕਾਤ ਦੁਆਰਾ, ਵਿਅਕਤੀਗਤ ਸੇਵਾਵਾਂ ਵਾਸਤੇ ਜਨਤਾ ਲਈ ਦੁਬਾਰਾ ਖੁੱਲ੍ਹਣਗੀਆਂ। ਸਿਹਤ ਅਤੇ ਸੁਰੱਖਿਆ ਸਬੰਧੀ ਉਪਾਵਾਂ ਨੂੰ ਸਹਿਯੋਗ ਦੇਣ ਵਿੱਚ ਮਦਦ ਲਈ, ਬਿਨਾਂ ਤੈਅ ਮੁਲਾਕਾਤ ਲਈ ਸਾਰੀਆਂ ਫੈਸਿਲਿਟੀਜ਼ ਬੰਦ ਰਹਿਣਗੀਆਂ।

16 ਸਤੰਬਰ ਤੋਂ ਸ਼ੁਰੂ ਕਰਦੇ ਹੋਏ, ਕਾਉਂਸਿਲ ਚੈਂਬਰਸ (Council Chambers) ਜਨਤਾ ਲਈ ਦੁਬਾਰਾ ਖੁੱਲ੍ਹਣਗੇ। ਇਹਨਾਂ ਵਿੱਚ ਸਿਰਫ਼ ਪਹਿਲਾਂ ਤੋਂ ਬੁਕਿੰਗ ਕਰਵਾਉਣ ਦੁਆਰਾ, ਵਿਅਕਤੀਗਤ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ, ਵੱਧ ਤੋਂ ਵੱਧ 50 ਲੋਕਾਂ ਨੂੰ ਹੀ ਇਜਾਜ਼ਤ ਮਿਲੇਗੀ। ਸਿਟੀ, ਕਮੇਟੀ (Committee) ਅਤੇ ਸਿਟੀ ਕਾਉਂਸਿਲ (City Council) ਦੀਆਂ ਸਾਰੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ, ਪੇਸ਼ ਹੋਣ ਅਤੇ ਨੁਮਾਇੰਦਗੀ ਕਰਨ ਲਈ, ਐਨਲਾਈਨ ਵਿਕਲਪ ਪ੍ਰਦਾਨ ਕਰਨਾ ਜਾਰੀ ਰੱਖੇਗੀ।

ਵਿਅਕਤੀਗਤ ਸੇਵਾਵਾਂ ਅਤੇ ਤੈਅ ਮੁਲਾਕਾਤ ਸਬੰਧੀ ਬੁਕਿੰਗ ਪ੍ਰਕਿਰਿਆ ਦੇ ਵੇਰਵੇ, ਆਉਣ ਵਾਲੇ ਦਿਨਾਂ ਵਿੱਚ ਸਿਟੀ ਦੀ ਵੈਬਸਾਈਟ ਤੇ ਉਪਲਬਧ ਹੋਣਗੇ। ਇਸ ਬਾਰੇ ਹੋਰ ਵੇਰਵਿਆਂ ਲਈ ਕਿ ਉੱਥੇ ਜਾਣ ਵੇਲੇ ਕੀ ਉਮੀਦ ਕੀਤੀ ਜਾਵੇ ਅਤੇ ਜਨਤਾ ਨੂੰ ਸੁਰੱਖਿਅਤ ਰੱਖਣ ਲਈ ਸਿਟੀ ਆਪਣੀ ਭੂਮਿਕਾ ਕਿਵੇਂ ਨਿਭਾ ਰਹੀ ਹੈ, brampton.ca/reopening ਤੇ ਜਾਓ।

ਰੇਕ੍ਰੀਏਸ਼ਨ ਸੈਂਟਰ

ਸਿਟੀ ਆਫ ਬ੍ਰੈਂਪਟਨ ਦੀਆਂ ਚੋਣਵੀਆਂ ਰੇਕ੍ਰੀਏਸ਼ਨ ਸਬੰਧੀ ਫੈਸਿਲਿਟੀਜ਼, ਸਿਰਫ਼ ਰਾਖਵੀਆਂ (ਰਿਜ਼ਰਵ ਕੀਤੀਆਂ) ਮੁਲਾਕਾਤਾਂ ਲਈ ਹੀ ਦੁਬਾਰਾ ਖੁੱਲ੍ਹਣਗੀਆਂ। ਇਨਡੋਰ ਪੂਲਸ, ਫਿਟਨੈਸ ਸਹੂਲਤਾਂ ਅਤੇ ਸੀਮਿਤ ਆਮ ਪ੍ਰੋਗਰਾਮ, ਰਿਜ਼ਰਵੇਸ਼ਨ ਦੁਆਰਾ ਲੇਬਰ ਡੇ (Labour Day) ਤੋਂ ਬਾਅਦ ਦੁਬਾਰਾ ਸ਼ੁਰੂ ਹੋਣਗੇ। ਥਾਂ ਰਾਖਵੀਂ ਕਿਵੇਂ ਕੀਤੀ ਜਾਵੇ, ਇਸ ਬਾਰੇ ਜਾਣਕਾਰੀ ਸਮੇਤ, ਲੇਬਰ ਡੇ ਤੋਂ ਬਾਅਦ ਸ਼ੁਰੂ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਹੋਰ ਜਾਣਕਾਰੀ, 1 ਸਤੰਬਰ ਨੂੰ www.brampton.ca/recreation ਤੇ ਉਪਲਬਧ ਹੋਵੇਗੀ।

ਹਵਾਲੇ

“ਇਸ ਪੜਾਅ ਤੱਕ ਪਹੁੰਚਣ ਵਿੱਚ ਸਾਡੀ ਮਦਦ ਕਰਨ ਵਿੱਚ, ਸਾਡੇ ਭਾਈਚਾਰੇ ਦੇ ਯਤਨਾਂ ਲਈ ਉਹਨਾਂ ਦਾ ਧੰਨਵਾਦ। ਅਸੀਂ ਵਿਅਕਤੀਗਤ ਸੇਵਾਵਾਂ ਨੂੰ ਸਾਵਧਾਨੀ ਭਰੇ ਫੇਜ਼ਾਂ ਵਿੱਚ ਦੁਬਾਰਾ ਖੋਲ੍ਹਣ ਅਤੇ ਦੁਬਾਰਾ ਪੇਸ਼ ਕਰਨ ਦੇ ਦੁਆਰਾ, ਸਾਡੇ ਜਨਤਕ ਸਿਹਤ ਮਾਹਰਾਂ ਦੀ ਸਲਾਹ ਦੀ ਪਾਲਣਾ ਕਰਨਾ ਜਾਰੀ ਰੱਖਿਆ ਹੈ। ਹਾਲਾਂਕਿ ਇਹ ਸਾਡੇ ਸਾਰਿਆਂ ਲਈ ਨਵੀਂ ਅਸਲੀਅਤ ਹੈ, ਫਿਰ ਵੀ ਅਸੀਂ ਇਸਨੂੰ, ਹਰੇਕ ਲਈ ਸੁਰੱਖਿਅਤ ਬਣਾਉਣ ਅਤੇ ਬਿਨਾਂ ਵਿਘਨ, ਪਰਿਵਰਤਨ ਕਰਨ ਲਈ ਕੰਮ ਕਰ ਰਹੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਿਟੀ ਨੂੰ ਦੁਬਾਰਾ ਖੋਲ੍ਹਣ ਦੇ ਸਾਡੇ ਸਰਵੇਖਣ ਦੁਆਰਾ, ਅਸੀਂ ਸੁਣਿਆ ਕਿ 70% ਨਿਵਾਸੀ ਚਾਹੁੰਦੇ ਸਨ ਕਿ ਸਿਟੀ, ਜਿੰਨਾ ਸੰਭਵ ਹੋ ਸਕੇ, ਵੱਧ ਤੋਂ ਵੱਧ ਸੇਵਾਵਾਂ ਐਨਲਾਈਨ ਪ੍ਰਦਾਨ ਕਰੇ। ਬਿਲਡਿੰਗ ਪਰਮਿਟਾਂ, ਕਾਰਜਕਰਮਾਂ ਤੋਂ ਲੈ ਕੇ, ਜਨਤਕ ਸਲਾਹ ਤੱਕ, ਅਸੀਂ ਸਾਡੇ ਭਾਈਚਾਰੇ ਅਤੇ ਕਾਰੋਬਾਰਾਂ ਲਈ ਵੱਧ

ਸੁਰੱਖਿਅਤ ਐਨਲਾਈਨ ਵਿਕਲਪ ਪੇਸ਼ ਕਰਨ ਤੇ ਪੂਰਾ ਧਿਆਨ ਦਿੱਤਾ ਹੈ। ਅਸੀਂ ਕਾਰੋਬਾਰ ਕਰਨ ਦੇ ਨਵੇਂ ਤਰੀਕੇ ਲੱਭਣ ਨੂੰ ਤਰਜੀਹ ਦੇਣਾ ਜਾਰੀ ਰੱਖਾਂਗੇ, ਜੋ ਸੁਰੱਖਿਅਤ, ਪਹੁੰਚ ਯੋਗ ਅਤੇ ਸੁਵਿਧਾਜਨਕ ਹੋਣ, ਜਦੋਂ ਅਸੀਂ ਸਿਟੀ ਨੂੰ ਹੌਲੀ-ਹੌਲੀ ਦੁਬਾਰਾ ਖੋਲਣਾ ਜਾਰੀ ਰੱਖ ਰਹੇ ਹਾਂ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਲੀਡ, ਮੇਅਰਸ ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ, ਸਿਟੀ ਆਫ ਬ੍ਰੈਂਪਟਨ

“ਪਿਛਲੇ ਕੁਝ ਮਹੀਨਿਆਂ ਤੋਂ, ਸਟਾਫ਼, ਸੁਰੱਖਿਅਤ ਰੂਪ ਨਾਲ ਦੁਬਾਰਾ ਖੋਲਣ ਲਈ, ਸਾਡੀਆਂ ਫੈਸਿਲਿਟੀਜ਼ ਨੂੰ ਤਿਆਰ ਕਰ ਰਿਹਾ ਹੈ। ਅਸੀਂ ਸਾਰੇ ਕਰਮਚਾਰੀਆਂ ਲਈ, ਸਰੀਰਕ ਦੂਰੀ, ਵੱਧ ਵਾਰ ਸਫਾਈ ਕਰਨ ਦੀਆਂ ਪ੍ਰਕਿਰਿਆਵਾਂ ਅਤੇ ਰੋਜ਼ਾਨਾ ਕਿਰਿਆਸ਼ੀਲ ਸਕ੍ਰੀਨਿੰਗ ਜਿਹੇ ਉਪਾਅ ਪੇਸ਼ ਕੀਤੇ। ਨਾਲ ਹੀ, ਅਸੀਂ ਦੂਰੋਂ ਕੰਮ ਕਰਨ ਦੀ ਪਹੁੰਚ (ਰਿਮੋਟ ਵਰਕ ਐਕਸੈਸ) ਨੂੰ ਵੀ ਵਧਾਇਆ। ਇਹ ਸਾਰੇ ਯਤਨ ਯਕੀਨੀ ਬਣਾਉਂਦੇ ਹਨ ਕਿ ਅਸੀਂ ਸਾਡੇ ਭਾਈਚਾਰੇ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਸੇਵਾ ਵਿੱਚ ਬਿਨਾਂ ਸਮਝੌਤਾ ਕੀਤੇ, ਜਨਤਕ ਸਿਹਤ ਸਬੰਧੀ ਨਿਰਦੇਸ਼ਾਂ ਦੇ ਮੁਤਾਬਕ ਕੰਮ ਕਰ ਰਹੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca